

ਤੁਰੰਤ ਰਿਲੀਜ਼ ਲਈ

ਐਫ.ਡੀ.ਆਈ. ਇੰਟੈਲੀਜੈਂਸ ਵੱਲੋਂ 2021 ਰੈਂਕਿੰਗ ਦੇ ਨਾਲ ਬ੍ਰੈਂਪਟਨ ਨੂੰ ਭਵਿੱਖੀ ਅਤੇ ਮੁੱਖ ਨਿਵੇਸ਼ ਸਥਾਨ ਦੇ ਪ੍ਰਮੁੱਖ ਸ਼ਹਿਰ ਦੀ ਪੇਜੀਸ਼ਨ ਪ੍ਰਦਾਨ ਕੀਤੀ ਗਈ

ਬ੍ਰੈਂਪਟਨ, ਓਨਟੈਰੀਓ (18 ਜੂਨ, 2021) – ਅੱਜ, ਫਾਈਨੈਂਸ਼ੀਅਲ ਟਾਈਮਸ (ਯੂ.ਕੇ.) (Financial Times) (UK) ਦੀ ਡਿਵੀਜ਼ਨ, ਐਫ.ਡੀ.ਆਈ. ਇੰਟੈਲੀਜੈਂਸ (fDI Intelligence) ਨੇ ਆਪਣੇ ਅਮੈਰਿਕਨ ਸਿਟੀਜ਼ ਆਫ ਦ ਯੀਅਰ ਅਵਾਰਡਸ (American Cities of the Year Awards) ਦੇ ਨਤੀਜਿਆਂ ਦਾ ਐਲਾਨ ਕੀਤਾ, ਜਿਸ ਵਿੱਚ ਸਿਟੀ ਆਫ ਬ੍ਰੈਂਪਟਨ ਨੂੰ, ਟਾਪ 10 ਮਿਡ-ਸਾਈਜ਼ਡ ਅਮੈਰਿਕਨ ਸਿਟੀਜ਼ ਆਫ ਦ ਫਿਊਚਰ (Top 10 Mid-Sized American Cities of the Future) ਸ਼੍ਰੇਣੀ ਵਿੱਚ ਛੇਵਾਂ ਸਥਾਨ ਹਾਸਲ ਹੋਇਆ ਹੈ।

ਬ੍ਰੈਂਪਟਨ ਨੇ, ਟਾਪ 10 ਮਿਡ-ਸਾਈਜ਼ਡ ਅਮੈਰਿਕਨ ਸਿਟੀਜ਼ ਆਫ ਦ ਫਿਊਚਰ – ਕਨੈਕਟੀਵਿਟੀ (Top 10 Mid-Sized American Cities of the Future – Connectivity) ਸ਼੍ਰੇਣੀ ਵਿੱਚ ਦੂਜਾ ਅਤੇ ਟਾਪ 25 ਅਮੈਰਿਕਨ ਸਿਟੀਜ਼ ਫਾਰ ਐਫ.ਡੀ.ਆਈ. ਸਟ੍ਰੈਟੀਜੀ (Top 25 American Cities for FDI Strategy) ਸ਼੍ਰੇਣੀ ਵਿੱਚ ਬਾਹਰਵਾਂ ਸਥਾਨ ਵੀ ਹਾਸਲ ਕੀਤਾ ਹੈ।

ਬ੍ਰੈਂਪਟਨ ਦੇ ਫੋਰਨ ਡਾਇਰੈਕਟ ਇਨਵੈਸਟਮੈਂਟ (ਐਫ.ਡੀ.ਆਈ.) (Foreign Direct Investment) (FDI) ਨੇ, ਸਿਟੀ ਦੇ ਮੁੱਖ ਸੈਕਟਰਾਂ ਤੇ ਫੋਕਸ ਕਰਨ ਦੇ ਯਤਨ ਜਾਰੀ ਰੱਖੇ ਹਨ। ਇਹ ਸੈਕਟਰ ਹਨ: ਇਨੋਵੇਸ਼ਨ ਐਂਡ ਟੈਕਨੋਲੋਜੀ (Innovation and Technology), ਐਡਵਾਂਸਡ ਮੈਨਯੂਫੈਕਚਰਿੰਗ (Advanced Manufacturing), ਫੂਡ ਐਂਡ ਬੈਵਰੇਜ ਪ੍ਰੋਸੈਸਿੰਗ (Food and Beverage Processing) ਅਤੇ ਹੈਲਥ ਐਂਡ ਲਾਈਫ ਸਾਇੰਸਿਜ਼ (Health and Life Sciences)। 2020 ਵਿੱਚ, ਸਿਟੀ ਦੀ ਐਫ.ਡੀ.ਆਈ. ਸਟ੍ਰੈਟੀਜੀ ਦੇ ਹਿੱਸੇ ਵਜੋਂ, ਬਿਜਨੇਸ ਰਿਟੈਨੇਸ਼ਨ ਐਂਡ ਐਕਸਪੈਨਸ਼ਨ (Business Retention and Expansion) ਤੇ ਵੱਧ ਜ਼ੋਰ ਦਿੱਤਾ ਗਿਆ ਸੀ।

ਮਈ, 2020 ਵਿੱਚ ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਵੱਲੋਂ ਪ੍ਰਵਾਨ ਕੀਤਾ ਗਿਆ ਨਿਵੇਸ਼, ਸਿਟੀ ਦੀ [ਇਕੋਨੋਮਿਕ ਰਿਕਵਰੀ ਸਟ੍ਰੈਟੀਜੀ \(Economic Recovery Strategy\)](#) ਦਾ ਮੁੱਖ ਆਧਾਰ ਹੈ। ਸਿਟੀ ਦੇ ਇਨੋਵੇਸ਼ਨ ਡਿਸਟ੍ਰਿਕਟ (Innovation District) ਦਾ ਲਗਾਤਾਰ ਵਿਕਾਸ, ਇਸ ਕਾਰਜਨੀਤੀ ਦਾ ਇੱਕ ਹੋਰ ਮੁੱਖ ਕੰਮ ਹੈ। ਇਕੋਨੋਮਿਕ ਰਿਕਵਰੀ ਸਟ੍ਰੈਟੀਜੀ ਦਾ ਉਦੇਸ਼, ਬ੍ਰੈਂਪਟਨ ਦੇ ਅਰਥਚਾਰੇ ਨੂੰ ਬਿਹਤਰ ਸਥਿਤੀ ਅਤੇ ਮੁਕਾਬਲੇਦਾਰ ਫਾਇਦੇ ਵਿੱਚ ਲਿਆਉਣਾ ਹੈ ਅਤੇ ਇਹ ਸਿਟੀ ਨੂੰ ਕੋਵਿਡ-19 (COVID-19) ਤੋਂ ਅੱਗੇ ਵਧਣ ਵਿੱਚ ਮਦਦ ਕਰੇਗਾ।

ਬ੍ਰੈਂਪਟਨ ਨੂੰ ਪਹਿਲੀ ਵਾਰ ਐਫ.ਡੀ.ਆਈ. ਇੰਟੈਲੀਜੈਂਸ ਤੋਂ ਮਾਨਤਾ ਨਹੀਂ ਮਿਲੀ ਹੈ। ਇਹ ਰੈਂਕਿੰਗਸ, ਹਰ ਦੇ ਸਾਲ ਵਿੱਚ ਨਵਿਆਈਆਂ ਜਾਂਦੀਆਂ ਹਨ। ਪਿਛਲੇ ਅੱਠ ਸਾਲਾਂ ਤੋਂ, ਬ੍ਰੈਂਪਟਨ ਨੇ ਬਿਜਨੇਸ ਫ੍ਰੈਂਡਲੀਨੈਸ (Business Friendliness), ਸਿਟੀ ਆਫ ਦ ਫਿਊਚਰ (City of the Future), ਇੰਫਰਾਸਟ੍ਰਕਚਰ (Infrastructure) ਅਤੇ ਕਨੈਕਟੀਵਿਟੀ (Connectivity) ਵਰਗੀਆਂ ਸ਼੍ਰੇਣੀਆਂ ਵਿੱਚ ਲਗਾਤਾਰ ਜਿੱਤ ਜਾਂ ਲਗਭਗ ਟਾਪ ਪੇਜੀਸ਼ਨ ਹਾਸਲ ਕੀਤੀ ਹੈ।

ਐਫ.ਡੀ.ਆਈ. ਇੰਟੈਲੀਜੈਂਸ, ਸ਼ਹਿਰਾਂ ਨੂੰ ਰੈਂਕਿੰਗ ਦਿੰਦੇ ਸਮੇਂ ਪੰਜ ਸ਼੍ਰੇਣੀਆਂ ਤੇ ਵਿਚਾਰ ਕਰਦੀ ਹੈ। ਇਹ ਸ਼੍ਰੇਣੀਆਂ ਹਨ: ਇਕੋਨੋਮਿਕ ਪੋਟੈਂਸ਼ੀਅਲ (Economic Potential), ਬਿਜਨੇਸ ਫ੍ਰੈਂਡਲੀਨੈਸ, ਹਿਊਮਨ ਕੈਪੀਟਲ ਐਂਡ ਲਾਈਫਸਟਾਈਲ (Human Capital and Lifestyle), ਕੋਸਟ ਇਫੈਕਟਿਵਨੈਸ (Cost Effectiveness) ਅਤੇ ਕਨੈਕਟੀਵਿਟੀ।

ਰੈਂਕਿੰਗਸ ਦੇ ਪੂਰੇ ਨਤੀਜੇ ਅਤੇ ਇਸ ਬਾਰੇ ਹੋਰ ਜਾਣਕਾਰੀ, [ਇੱਥੇ \(here\)](#) ਉਪਲਬਧ ਹੈ।

ਹਵਾਲੇ

“ਬ੍ਰੈਂਪਟਨ, ਮੁਕਾਬਲੇਦਾਰ ਪ੍ਰਤਿਭਾਵਾਂ ਵਾਲਾ ਮੌਕਿਆਂ ਦਾ ਸ਼ਹਿਰ ਹੈ, ਜੋ ਇਨੋਵੇਸ਼ਨ ਵੱਲ ਵਧ ਰਿਹਾ ਹੈ। ਸਾਨੂੰ ਟੈਪ 10 ਮਿਡ-ਸਾਈਜ਼ਡ ਅਮੈਰਿਕਨ ਸਿਟੀਜ਼ ਆਫ ਦ ਫਿਊਚਰ ਵਜੋਂ ਐਫ.ਡੀ.ਆਈ. ਇੰਟੈਲੀਜੈਂਸ ਵੱਲੋਂ, ਦੁਬਾਰਾ ਮਾਨਤਾ ਦਿੱਤੇ ਜਾਣ ਤੇ ਮਾਣ ਹੈ। ਇਹ ਅਵਾਰਡ ਉਹਨਾਂ ਗੱਲਾਂ ਦੀ ਪੁਸ਼ਟੀ ਕਰਦਾ ਹੈ, ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ – ਬ੍ਰੈਂਪਟਨ ਇੱਕ ਸਰਬੋਤਮ ਸ਼ਹਿਰ ਹੈ ਅਤੇ ਗਲੋਬਲ ਕਾਰੋਬਾਰੀਆਂ ਵਾਸਤੇ ਨਿਵੇਸ਼ ਲਈ ਇੱਕ ਮੁੱਖ ਥਾਂ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਜਿਵੇਂ ਕਿ ਅਸੀਂ ਸ਼ਹਿਰ ਨੂੰ ਦੁਬਾਰਾ ਖੋਲਣਾ ਸ਼ੁਰੂ ਕਰ ਰਹੇ ਹਾਂ ਅਤੇ ਕੋਵਿਡ-19 ਮਹਾਂਮਾਰੀ ਦੇ ਅਸਰਾਂ ਤੋਂ ਬਾਹਰ ਨਿੱਕਲ ਰਹੇ ਹਾਂ, ਨਿਵੇਸ਼, ਬ੍ਰੈਂਪਟਨ ਦੇ ਅਰਥਚਾਰੇ ਨੂੰ ਬਿਹਤਰ ਸਥਿਤੀ ਅਤੇ ਮੁਕਾਬਲੇਦਾਰ ਫਾਇਦੇ ਵਿੱਚ ਲਿਆਉਣ ਵਿੱਚ ਮੁੱਖ ਭੂਮਿਕਾ ਨਿਭਾਵੇਗਾ। ਸਾਨੂੰ ਐਫ.ਡੀ.ਆਈ. ਇੰਟੈਲੀਜੈਂਸ ਵੱਲੋਂ, ਉਹਨਾਂ ਦੇ ਅਮੈਰਿਕਨ ਸਿਟੀਜ਼ ਆਫ ਦ ਯੀਅਰ ਅਵਾਰਡਸ ਲਈ ਦੁਬਾਰਾ ਮਾਨਤਾ ਦਿੱਤੇ ਜਾਣ ਤੇ ਮਾਣ ਹੈ ਅਤੇ ਅਸੀਂ ਇਸ ਬਾਰੇ ਹੋਰ ਜਾਣਨ ਲਈ ਕਿ ਕਿਹੜੀ ਚੀਜ਼, ਬ੍ਰੈਂਪਟਨ ਨੂੰ ਭਵਿੱਖ ਦਾ ਮੁੱਖ ਸ਼ਹਿਰ ਬਣਾਉਂਦੀ ਹੈ, ਸਾਰੀਆਂ ਵਿਦੇਸ਼ੀ ਕੰਪਨੀਆਂ ਦਾ ਸੁਆਗਤ ਕਰਦੇ ਹਾਂ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਨਿਵੇਸ਼, ਸਿਟੀ ਦੀ ਇਕੋਨੋਮਿਕ ਰਿਕਵਰੀ ਸਟ੍ਰੈਟਜੀ ਦਾ ਮੁੱਖ ਆਧਾਰ ਹੈ ਅਤੇ ਬ੍ਰੈਂਪਟਨ ਆਪਣੀ ਸਥਿਤੀ ਨੂੰ, ਇੱਕ ਇਨੋਵੇਟਿਵ ਸ਼ਹਿਰ ਅਤੇ ਪੂਰੀ ਦੁਨੀਆ ਦੇ ਕਾਰੋਬਾਰ ਲਈ ਮੁੱਖ ਨਿਵੇਸ਼ ਥਾਂ ਵਜੋਂ ਬਣਾਉਣ ਲਈ ਸਮਰਪਿਤ ਹੈ। ਅਸੀਂ ਐਫ.ਡੀ.ਆਈ. ਦੀ ਮਾਨਤਾ ਦਾ ਸੁਆਗਤ ਕਰਦੇ ਹਾਂ ਕਿ ਬ੍ਰੈਂਪਟਨ ਭਵਿੱਖ ਵਿੱਚ, ਇੱਕ ਟੈਪ ਮਿਡ-ਸਾਈਜ਼ਡ ਸਿਟੀ ਹੋਵੇਗਾ। ਸਰਬੋਤਮ ਸ਼ਹਿਰ ਵਜੋਂ, ਅਸੀਂ ਕਾਰੋਬਾਰ ਚਾਹੁੰਦੇ ਹਾਂ ਅਤੇ ਸਾਡੀ ਕਮਿਊਨਿਟੀ ਵਿੱਚ ਵਿਦੇਸ਼ੀ ਨਿਵੇਸ਼ ਦਾ ਸੁਆਗਤ ਕਰਨ ਲਈ ਉਤਸ਼ਾਹਿਤ ਹਾਂ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਇਕੋਨੋਮਿਕ ਡਿਵੈਲਪਮੈਂਟ ਐਂਡ ਕਲਚਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਮੌਕਿਆਂ ਦਾ ਸ਼ਹਿਰ ਹੈ ਅਤੇ ਕੈਨੇਡਾ ਦੇ ਇਨੋਵੇਸ਼ਨ ਕੇਰੀਡੋਰ ਤੇ ਸਾਡੀ ਮੁੱਖ ਥਾਂ ਅਤੇ ਸਾਡੇ ਮੁਕਾਬਲੇਦਾਰ ਕਾਰਜਬਲ ਦੇ ਨਾਲ, ਅਸੀਂ ਵਿਦੇਸ਼ੀ ਕਾਰੋਬਾਰਾਂ ਦੇ ਸਥਾਪਤ ਹੋਣ ਲਈ ਇੱਕ ਸਰਬੋਤਮ ਥਾਂ ਵਜੋਂ ਖੁਦ ਨੂੰ ਸਥਾਪਤ ਕਰਨਾ ਜਾਰੀ ਰੱਖਾਂਗੇ। ਸਿਟੀ ਆਪ ਬ੍ਰੈਂਪਟਨ ਦੇ ਸਟਾਫ ਦੇ ਵੱਲੋਂ, ਮੈਂ ਦੁਬਾਰਾ ਐਫ.ਡੀ.ਆਈ. ਇੰਟੈਲੀਜੈਂਸ ਵੱਲੋਂ ਇੱਕ ਮੁੱਖ ਨਿਵੇਸ਼ ਥਾਂ ਵਜੋਂ ਮਾਨਤਾ ਦਿੱਤੇ ਜਾਣ ਤੇ ਬੇਹੱਦ ਮਾਣ ਮਹਿਸੂਸ ਕਰ ਰਿਹਾ ਹਾਂ ਅਤੇ ਬ੍ਰੈਂਪਟਨ ਦੀ ਹਰ ਪੇਸ਼ਕਸ਼ ਬਾਰੇ ਚਰਚਾ ਕਰਨ ਲਈ, ਸਾਡੇ ਸਮਰਪਿਤ ਇਕੋਨੋਮਿਕ ਡਿਵੈਲਪਮੈਂਟ ਸਟਾਫ ਨੂੰ ਸੰਪਰਕ ਕਰਨ ਲਈ ਵਿਦੇਸ਼ੀ ਕਾਰੋਬਾਰੀਆਂ ਦਾ ਸੁਆਗਤ ਕਰਦਾ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca